

وَعَلَىٰ عِبَادِ الْمَسِيحِ الْمَوْعُودِ

مُحَمَّدًا وَنُصَلِّيَ عَلَىٰ رَسُولِهِ الْكَرِيمِ

بِسْمِ اللَّهِ الرَّحْمَنِ الرَّحِيمِ

ਖੁਲਾਸਾ ਖੁਤਬਾ ਜੁਮਆ 28.07.2017

ਵੱਲੋਂ : ਨਜ਼ਾਰਤ ਨਸ਼ਰੋ ਇਸ਼ਾਅਤ ਕਾਦੀਆਂ

ਜਲਸੇ ਵਿੱਚ ਆਉਣ ਦਾ ਉਦੇਸ਼ ਤਾਂ ਸੰਜਮਤਾ (ਤਕਵਾ) ਵਿੱਚ ਤਰੱਕੀ ਕਰਨਾ ਰੱਬ ਨਾਲ
 ਆਪਣੇ ਸੰਬੰਧਾਂ ਵਿੱਚ ਵਧੋਣਾ ਅਤੇ ਇਕ ਦੂਜੇ ਦੇ ਹੱਕ ਪੂਰੇ ਕਰਨਾ ਅਤੇ ਇਕ ਦੂਜੇ ਲਈ
 ਕੁਰਬਾਨੀਆਂ ਦੀਆਂ ਭਾਵਨਾਵਾਂ ਨੂੰ ਅਤੇ ਮਿਆਰਾਂ ਨੂੰ ਵਧਾਉਣਾ ਹੈ
 ਨੇਕੀ ਦੀ ਭਾਵਨਾ ਨਾਲ ਜਲਸੇ ਵਿੱਚ ਸ਼ਾਮਲ ਹੋਣ, ਭਾਸ਼ਣਾਂ ਨੂੰ ਸੁਣਨ ਅਤੇ ਇਸ ਨੀਯਤ ਨਾਲ
 ਸੁਣਨ ਕਿ ਅਸੀਂ ਉਹਨਾਂ 'ਤੇ ਜਿੱਥੋਂ ਤੱਕ ਹੋ ਸਕੇ ਅਮਲ ਕਰਨਾ ਹੈ

ਸਯੱਦਨਾ ਹਜ਼ਰਤ ਅਮੀਰੁਲ ਮੋਮਿਨੀਨ ਖਲੀਫ਼ਾਤੁਲ ਮਸੀਹ ਖ਼ਾਮਿਸ ਅਯੱਦਾਹੁਲੱਹ ਤਆਲਾ
 ਬਿ ਨਸਰਿਹਿਲ ਅਜ਼ੀਜ਼ ਦੇ ਜੁਮਏ ਦੇ ਖੁਤਬੇ ਦਾ ਸਾਰ ਜੋ ਆਪ ਜੀ ਨੇ 28 ਜੁਲਾਈ 2017 ਈ. ਨੂੰ
 ਹਦੀਕਾਤੁਲ ਮਹਦੀ ਲੰਦਨ ਵਿੱਚ ਦਿੱਤਾ ।

ਤਸੱਹੁਦ, ਤਊਜ਼ ਅਤੇ ਸੂਰਤ ਫ਼ਾਤਿਹਾ ਦੀ ਤਲਾਵਤ ਦੇ ਬਾਦ ਹਜ਼ੂਰ ਅਨਵਰ ਅਯੱਦਾਹੁਲੱਹ ਤਆਲਾ
 ਬਿ ਨਸਰਿਹਿਲ ਅਜ਼ੀਜ਼ ਨੇ ਫ਼ਰਮਾਇਆ :

ਰੱਬ ਦੀ ਅਪਾਰ ਮਿਹਰ ਨਾਲ ਅੱਜ ਯੂਕੇ ਦਾ ਜਲਸਾ ਅਰੰਭ ਹੋਣ ਜਾ ਰਿਹਾ ਹੈ । ਦੁਆਵਾਂ 'ਤੇ ਇਹਨਾਂ
 ਦਿਨਾਂ ਵਿੱਚ ਬਹੁਤ ਜ਼ੋਰ ਦੇਣ ਅਤੇ ਜਿੰਨ੍ਹਾ ਨੂੰ ਤੋਫ਼ੀਕ ਹੈ ਉਹ ਸਦਕੇ (ਦਾਣ) ਵੀ ਦੇਣ । ਅਲੱਹ ਤਆਲਾ ਇਸ
 ਜਲਸੇ ਨੂੰ ਹਰ ਪੱਖੋਂ ਸਫ਼ਲ ਅਤੇ ਬਰਕਤਾਂ ਭਰਪੂਰ ਬਣਾਏ । ਸਾਰੇ ਲੋਕ ਏਥੇ ਆਣਕੇ ਸ਼ਾਮਲ ਹੋਣ ਵਾਲੇ ਵੀ ਅਤੇ
 ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਅਹਮਦੀ ਵੀ ਜੋ ਐਮ.ਟੀ.ਏ. ਰਾਹੀਂ ਜਲਸੇ ਦੀ ਕਾਰਵਾਈ ਸੁਣ
 ਰਹੇ ਹਨ, ਜਲਸੇ ਦੀ ਹਰ ਪੱਖੋਂ ਸਫ਼ਲਤਾ ਤੇ ਦੁਸ਼ਮਣ ਦੀ ਹਰ ਸ਼ਰਾਰਤ ਤੋਂ ਬਚਣ ਲਈ ਦੁਆ ਕਰਨ । ਬੀਤੇ
 ਖੁਤਬੇ ਵਿੱਚ ਮੈਂ ਮਹਿਮਾਨ ਨਵਾਜ਼ੀ (ਪ੍ਰਾਹੁਣਾਰਾਰੀ) ਕਰਨ ਵਾਲੇ ਕਾਰਕੁਨਾ (ਸੇਵਕਾਂ) ਨੂੰ ਜਲਸੇ ਦੇ ਮਹਿਮਾਨਾਂ
 ਦੀ ਮਹਿਮਾਨ ਨਵਾਜ਼ੀ ਕਰਨ ਵੱਲ ਧਿਆਨ ਦੁਆਇਆ ਸੀ । ਅੱਜ ਸੰਖੇਪ ਵਿੱਚ ਮਹਿਮਾਨਾਂ ਨੂੰ ਇਸ ਵੱਲ
 ਧਿਆਨ ਦੁਆਉਣਾ ਚਾਹੁੰਦਾ ਹਾਂ ਕਿ ਮਹਿਮਾਨ ਦੇ ਵੀ ਕੁਝ ਕਰਤਵ ਤੇ ਜ਼ਿੰਮੇਦਾਰੀਆਂ ਹਨ ਜਿਸ ਨੂੰ ਉਸ ਨੂੰ ਪੂਰਾ
 ਕਰਨਾ ਚਾਹੀਦਾ ਹੈ । ਇਸਲਾਮ ਵਿੱਚ ਭਾਵੇਂ ਮਹਿਮਾਨ ਦੇ ਬਹੁਤ ਹੱਕ ਹਨ ਪਰ ਇਸਲਾਮ ਇਕ ਅਜਿਹਾ ਸੰਤੁਲਿਤ

ਤੇ ਨਿਆਏਪੂਰਨ ਸਿੱਖਿਆ ਦੇਣ ਵਾਲਾ ਧਰਮ ਹੈ ਜੋ ਕੇਵਲ ਇਕ ਪੱਖੀ ਜ਼ਿੰਮੇਦਾਰੀਆਂ ਦਾ ਅਹਿਸਾਸ ਦੁਆਰੇ ਧਿਆਨ ਦੇਣ ਦੀ ਨਸੀਹਤ ਨਹੀਂ ਕਰਦਾ ਸਗੋਂ ਦੂਜੇ ਪੱਖ ਨੂੰ ਵੀ ਕਹਿੰਦਾ ਹੈ ਕਿ ਤੁਸੀਂ ਵੀ ਆਪਣੇ ਕਰਕਤਵ ਪੂਰੇ ਕਰੋ ਅਤੇ ਜਿੰਨ੍ਹਾਂ ਹੱਕਾਂ ਨੂੰ ਪੂਰਾ ਕਰਨਾ ਤੁਹਾਡੇ 'ਤੇ ਵਾਜਬ ਹੈ ਉਹਨਾਂ ਨੂੰ ਪੂਰਾ ਕਰੋ ਕਿਉਂਕਿ ਇਹੋ ਗੱਲ ਹੈ ਜੋ ਇਕ ਪਿਆਰ, ਸਨੇਹ ਤੇ ਭਾਈਚਾਰੇ ਉੱਪਰ ਅਧਾਰਤ ਸਮਾਜ ਦੀ ਸਥਾਪਨਾ ਦਾ ਸਬਬ ਬਣੇਗੀ। ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਨੇ ਜੱਦ ਇਕ ਸਾਲ ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਜਲਸੇ ਦਾ ਆਯੋਜਨ ਨਹੀਂ ਕੀਤਾ ਸੀ ਤਾਂ ਉਸ ਸਮੇਂ ਇਸ ਦਾ ਕਾਰਣ ਵੀ ਜਲਸੇ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਗ਼ਲਤ ਰਵੱਈਏ ਸਨ ਅਰਥਾਤ ਆਉਣ ਵਾਲੇ ਮਹਿਮਾਨ ਆਪਣੇ ਕਰਤਵਾਂ ਤੇ ਹੱਕਾਂ ਨੂੰ ਪੂਰਾ ਨ ਕਰਨ ਕਰਕੇ ਆਪ ਅਲੈਹਿ ਸਲਾਮ ਦੇ ਸਦਮੇ ਤੇ ਨਰਾਜ਼ਗੀ ਦਾ ਸਬਬ ਬਣੇ ਸਨ । ਆਪ ਨੇ ਨਰਾਜ਼ਗੀ ਦਾ ਪ੍ਰਗਟਾਵਾ ਇਸ ਲਈ ਨਹੀਂ ਕੀਤਾ ਸੀ ਕਿ ਜਲਸੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਤੋਂ ਆਪ ਨੂੰ ਕੋਈ ਸਿੱਧੇ ਤੌਰ 'ਤੇ ਕਸ਼ਟ ਪਹੁੰਚਿਆ ਸੀ ਸਗੋਂ ਆਪ ਜੀ ਨੇ ਇਹ ਪ੍ਰਕਟ ਕੀਤਾ ਕਿ ਤੁਸੀਂ ਲੋਕ ਜੋ ਜਲਸੇ ਵਿੱਚ ਸ਼ਾਮਲ ਹੋਏ ਹੋ ਇਕ ਦੂਜੇ ਦੇ ਹੱਕ ਪੂਰੇ ਨਹੀਂ ਕਰ ਰਹੇ ਅਤੇ ਨ ਕੇਵਲ ਇਕ ਦੂਜੇ ਦੇ ਹੱਕ ਪੂਰੇ ਕਰ ਰਹੇ ਹੋ ਸਗੋਂ ਸ਼੍ਰਾਬਤਾ ਤੇ ਸ਼ੇਖੀ (ਅਹੰਕਾਰ) ਦਾ ਵੀ ਪ੍ਰਗਟਾਵਾ ਕਰ ਰਹੇ ਹੋ। ਆਪਣੇ ਆਰਾਮ ਨੂੰ ਦੂਜਿਆਂ 'ਤੇ ਦੂਜਿਆਂ ਦੇ ਆਰਾਮ 'ਤੇ ਤਰਜੀਹ ਦੇ ਰਹੇ ਹੋ । ਜਲਸੇ ਉੱਪਰ ਆਣਕੇ ਇਸ ਪ੍ਰਕਾਰ ਦਾ ਪ੍ਰਗਟਾਵਾ ਕਰ ਰਹੇ ਹੋ ਕਿ ਸੰਭਵਤਾ ਇਹ ਕੋਈ ਸੰਸਾਰਕ ਮੇਲਾ ਹੈ, ਜੱਦ ਕਿ ਜਲਸੇ ਉੱਪਰ ਆਉਣ ਦਾ ਉਦੇਸ਼ ਤਾਂ ਤਕਵਾ (ਸੰਜਮਤਾ) ਵਿੱਚ ਤਰੱਕੀ ਕਰਨਾ ਹੈ ਰੱਬ ਨਾਲ ਆਪਣੇ ਸੰਬੰਧਾਂ ਵਿੱਚ ਵਧਣਾ ਅਤੇ ਇਕ ਦੂਜੇ ਦੇ ਹੱਕ ਪੂਰੇ ਕਰਨਾ ਅਤੇ ਇਕ ਦੂਜੇ ਲਈ ਆਪਣੀ ਕੁਰਬਾਨੀ ਦੀਆਂ ਭਾਵਨਾਵਾਂ ਤੇ ਮਿਆਰਾਂ ਨੂੰ ਵਧਾਉਣਾ ਹੈ ਅਤੇ ਜੱਦ ਆਪ ਜੀ ਨੇ ਦੇਖਿਆ ਕਿ ਇਸ ਮਿਆਰ ਉੱਪਰ ਕੁਝ ਲੋਕ ਪੂਰਾ ਨਹੀਂ ਉਤਰ ਰਹੇ ਤਾਂ ਆਪ ਨੂੰ ਬਹੁਤ ਵੱਡਾ ਸਦਮਾ ਲਗਾ ਜਿਸਦਾ ਪ੍ਰਗਟਾਵਾ ਆਪਨੇ ਖਲੋਕੇ ਕੀਤਾ । ਸੋ, ਜਲਸੇ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨ ਜੱਦ ਜਲਸੇ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ ਤਾਂ ਕੇਵਲ ਉਹ ਮਹਿਮਾਨ ਨਹੀਂ ਹੁੰਦੇ ਕਿ ਇਕ ਮਹਿਮਾਨ ਹੁੰਦਿਆਂ ਹੋਇਆਂ ਆਪਣੇ ਤੋਂ ਚੰਗੇ ਵਰਤਾਉ ਅਤੇ ਆਰਾਮ ਤੇ ਸਹੂਲਤ ਦੀ ਆਸ ਰਖਣ ਸਗੋਂ ਸ਼ਿਸ਼ਟਚਾਰ ਤੇ ਕੁਰਬਾਨੀ ਦੇ ਉਚੱਤਮ ਮਿਆਰ ਵੀ ਉਹ ਹਾਸਲ ਕਰਨ ਵਾਲੇ ਹੋਣੇ ਚਾਹੀਦੇ ਹਨ ਅਤੇ ਜਲਸਾ ਆਯੋਜਨ ਕਰਨ ਦਾ ਜੋ ਮੰਤਵ ਹੈ ਉਹ ਹਰ ਸਮੇਂ ਸਾਹਮਣੇ ਹੋਣਾ ਚਾਹੀਦਾ ਹੈ ਜੋ ਜਿਵੇਂ ਕਿ ਮੈਂ ਕਿਹਾ ਰੱਬ ਨਾਲ ਸੰਬੰਧ ਅਤੇ ਆਤਮਕਤਾ ਵਿੱਚ ਤਰੱਕੀ ਹੈ ਅਤੇ ਇਕ ਦੂਜੇ ਦੇ ਹੱਕ ਪੂਰੇ ਕਰਨਾ ਹੈ । ਜਿੱਥੋਂ ਤੱਕ ਜਾਮਾਤ ਤੋਂ ਬਾਹਰਲੇ ਮਹਿਮਾਨਾਂ ਦਾ ਸੰਬੰਧ ਹੈ ਤਾਂ ਨਿਸ਼ਚੇ ਹੀ ਅਸੀਂ ਉਹਨਾਂ ਦਾ ਖਿਆਲ ਰਖਣਾ ਹੈ ਅਤੇ ਉਹਨਾਂ ਦੀ ਮਹਿਮਾਨ ਨਵਾਜ਼ੀ ਵਿੱਚ ਆਪਣੇ ਸਾਧਨਾ ਅਨੁਸਾਰ ਜਿੱਥੋਂ ਤੱਕ ਸਹੂਲਤ ਹੈ ਉਪਲਬਧ ਹੋ ਸਕਦੀ ਹੈ ਅਤੇ ਮਹਿਮਾਨ ਨਵਾਜ਼ੀ ਦਾ ਹੱਕ ਪੂਰਾ ਹੋ ਸਕਦਾ ਹੈ ਪੂਰਾ ਕਰਨਾ ਹੈ ਅਤੇ ਵਿਸ਼ੇਸ਼ ਤੌਰ 'ਤੇ ਕੁਝ ਕੌਮਾਂ ਦੇ ਸਾਦਾਰ, ਜੋ ਹਨ ਉਹ ਵੀ ਮਹਿਮਾਨ ਬਣਕੇ ਆਏ ਹਨ, ਉਹਨਾਂ ਦੀ ਮਹਿਮਾਨ ਨਵਾਜ਼ੀ ਵਿਸ਼ੇਸ਼ ਰੂਪ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਹਜ਼ਰਤ ਮੁਹੰਮਦ ਸਲੱਲੱਹੁ ਅਲੈਹਿ ਵਸਲੱਮ ਦਾ ਫ਼ਰਮਾਨ ਵੀ ਹੈ ਕਿ ਕੌਮਾਂ ਦੇ ਲੀਡਰ ਅਤੇ ਸਰਦਾਰ ਜੋ ਤੁਹਾਡੇ ਕੋਲ ਆਉਣ ਤਾਂ ਉਹਨਾਂ ਨੂੰ ਸਨਮਾਨ ਦਿਓ ਉਹਨਾਂ ਨੂੰ ਜੀ ਆਇਆਂ ਕਰੋ ਅਤੇ ਉਹਨਾਂ ਦੀ ਆਓ ਭਗਤ ਕਰੋ।

ਇਸੇ ਪ੍ਰਕਾਰ ਸਚਾਈ ਦੀ ਭਾਲ ਵਿੱਚ ਬਹੁਤ ਸਾਰੇ ਲੋਕ ਆਉਂਦੇ ਹਨ, ਉਹ ਕੋਈ ਵੀ ਹੋਣ ਉਹਨਾਂ ਦੀ ਮਹਿਮਾਨ ਨਵਾਜ਼ੀ ਸਾਨੂੰ ਪੂਰੀ ਤਰ੍ਹਾਂ ਕਰਨੀ ਚਾਹੀਦੀ ਹੈ ਇਹੋ ਗੱਲ ਸਾਨੂੰ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਨੇ ਸਮਝਾਈ ਹੈ । ਇਉਂ, ਆਪ ਆਪਣੇ ਲੰਗਰ ਦੇ ਕਾਰਕੁਨਾਂ (ਸੇਵਕਾਂ) ਨੂੰ ਇਹੋ ਨਿਰਦੇਸ਼ ਦਿੰਦੇ ਸਨ ਕਿ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਨਹੀਂ ਜਾਣਦੇ ਹੋ, ਕੋਈ ਵਡਾ ਹੈ ਜਾਂ ਛੋਟਾ ਹੈ ਅਮੀਰ ਹੈ ਜਾਂ ਗ਼ਰੀਬ ਹੈ ਤੁਸੀਂ ਹਰ ਇਕ ਦੀ ਮਹਿਮਾਨ ਨਵਾਜ਼ੀ ਕਰਨੀ ਹੈ । ਪਰ ਇਕ ਅਹਮਦੀ ਜੱਦ ਜਲਸੇ ਵਿੱਚ ਸ਼ਾਮਲ ਹੋਣ ਲਈ ਆਉਂਦਾ ਹੈ ਤਾਂ ਉਸਨੂੰ ਆਪਣੇ ਆਪ ਨੂੰ ਮਹਿਮਾਨ ਤੇ ਮੇਜ਼ਬਾਨ ਦੋਵੇਂ ਸਮਝਣਾ ਚਾਹੀਦਾ ਹੈ ਫਿਰ ਹੀ ਸ਼ਿਸ਼ਟਾਚਾਰ ਤੇ ਕੁਰਬਾਨੀ ਦੀ ਭਾਵਨਾ ਵਧੇਰੀ ਅਤੇ ਜਲਸੇ ਦਾ ਵਾਤਾਵਰਣ ਪੁਰਅਮਨ (ਸ਼ਾਂਤ) ਤੇ ਪਿਆਰ ਮੁਹਬੱਤ ਵਾਲਾ ਵਾਤਾਵਰਣ ਬਣੇਗਾ । ਮਹਿਮਾਨ ਨੂੰ ਹਮੇਸ਼ਾ ਇਹ ਜਤਨ ਕਰਨਾ ਚਾਹੀਦਾ ਹੈ ਕਿ ਉਸ ਨੇ ਘਰ ਵਾਲੇ ਲਈ ਔਖ ਦੇ ਸਾਧਨ ਨਹੀਂ ਕਰਨੇ ਸਗੋਂ ਸਹੂਲਤ ਦੇ ਸਾਧਨ ਕਰਨੇ ਹਨ ਇਹੋ ਹਜ਼ਰਤ ਮੁਹੱਮਦ ਸਲੱਲੱਹੁ ਅਲੈਹਿ ਵਸਲਮ ਦਾ ਫ਼ਰਮਾਨ ਹੈ । ਜਲਸੇ ਦੇ ਦਿਨਾਂ ਵਿੱਚ ਏਥੇ ਇਸ ਅਸਥਾਨ 'ਤੇ ਕਿਉਂਕਿ ਆਰਜ਼ੀ ਵਿਵਸਥਾ ਹੁੰਦੀ ਹੈ ਇਸ ਲਈ ਏਥੇ ਰਿਹਾਇਸ਼ ਰੱਖਣ ਵਾਲਿਆਂ ਨੂੰ ਉਹ ਆਰਾਮ ਤੇ ਸਹੂਲਤ ਉਪਲਭਧ ਨਹੀਂ ਕਰਾਇਆ ਜਾ ਸਕਦਾ ਜੋ ਇਕ ਪੱਕੀ ਵਿਵਸਥਾ ਵਿੱਚ ਕਰਾਇਆ ਜਾ ਸਕਦਾ ਹੈ । ਮਹਿਮਾਨਾਂ ਨੂੰ ਚਾਹੀਦਾ ਹੈ ਕਿ ਕਾਰਕੁਨਾਂ ਨਾਲ ਲੋੜ ਸਮੇਂ ਨਰਮੀ, ਪਿਆਰ ਤੇ ਸ਼ਿਸ਼ਟਾਚਾਰ ਨਾਲ ਆਪਣੀ ਲੋੜ ਦੀ ਮੰਗ ਕਰਨ ਅਤੇ ਜੇਕਰ ਉਹ ਅਰਥਾਤ ਕਾਰਕੁਨ ਮਜ਼ਬੂਰੀ ਕਰਕੇ ਖਿਮਾ ਮੰਗਣ ਤਾਂ ਖੁਸ਼ੀ ਨਾਲ ਉਹਨਾਂ ਦੀ ਖਿਮਾ ਪਰਵਾਨ ਕਰੋ ।

ਹਰ ਅਹਮਦੀ ਆਉਣ ਵਾਲਾ ਮਹਿਮਾਨ ਆਪਣੇ ਆਪ ਨੂੰ ਕੇਵਲ ਮਹਿਮਾਨ ਨ ਸਮਝੇ ਜਿਵੇਂ ਕਿ ਮੈਂ ਕਿਹਾ ਸਗੋਂ ਇਸ ਨੀਯਤ ਨਾਲ ਜਲਸੇ ਵਿੱਚ ਸ਼ਾਮਲ ਹੋਵੇ ਕਿ ਮੇਰਾ ਮੂਲ ਉਦੇਸ਼ ਜਲਸੇ ਵਿੱਚ ਸ਼ਾਮਲ ਹੋਕੇ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੀਆਂ ਦੁਆਵਾਂ ਦਾ ਪਾਤਰ ਬਣਨਾ ਹੈ, ਜਲਸੇ ਦੀਆਂ ਬਰਕਤਾਂ ਤੋਂ ਲਾਭ ਉਠਾਉਣਾ ਹੈ ਅਤੇ ਆਪਣੀ ਆਤਮਕਤਾ ਵਿੱਚ ਤਰੱਕੀ ਕਰਨੀ ਹੈ । ਨ ਕਿ ਛੋਟੀਆਂ ਛੋਟੀਆਂ ਸੰਸਾਰਕ ਸਹੂਲਤਾਂ ਤੇ ਗਲੱ ਪਿੱਛੇ ਆਪਣਾ ਸਮਾਂ ਨਸ਼ਟ ਕਰਨਾ ਹੈ ਅਤੇ ਵਾਤਾਵਰਣ ਨੂੰ ਦੁਸ਼ਿਤ ਤੇ ਖ਼ਰਾਬ ਕਰਨਾ ਹੈ, ਪਰ ਕਾਰਕੁਨਾਂ ਨੂੰ ਵੀ ਮੈਂ ਏਥੇ ਮੁੜ੍ਹ ਇਹੋ ਕਹਾਂਗਾ ਕਿ ਜੋ ਵੀ ਅਵਸਥਾ ਹੋਵੇ ਜਿਹੋ ਜਿਹਾ ਵੀ ਕਿਸੇ ਦਾ ਰਵੱਈਆ ਹੋਵੇ ਆਪ ਲੋਕਾਂ ਨੇ ਖੁਸ਼ੀ ਨਾਲ, ਚੰਗੇ ਆਚਰਣ ਨਾਲ, ਸਬਰ ਨਾਲ ਤੇ ਹੌਸਲੇ ਦਾ ਦਿਖਾਵਾ ਕਰਨਾ ਹੈ । ਮਹਿਮਾਨਾਂ ਨੂੰ ਖਾਣ ਲਈ ਜੋ ਉਪਲਭਧ ਹੋਵੇ ਉਹਨਾਂ ਨੂੰ ਤਿੰਨ ਦਿਨਾਂ ਵਿੱਚ ਖੁਸ਼ੀ ਖੁਸ਼ੀ ਖਾ ਲੈਣਾ ਚਾਹੀਦਾ ਹੈ । ਏਥੇ ਇਹ ਕਿੰਨੀ ਵੱਡੀ ਭਾਵਨਾ ਹੈ ਕਿ ਕਈ ਲੋਕ ਕੁਝ ਮਹਕਮਿਆਂ ਵਿੱਚ ਅਫ਼ਸਰ ਹਨ, ਕੇਵਲ ਇਸ ਲਈ ਕਿ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੇ ਮਹਿਮਾਨਾਂ ਦੀ ਸੇਵਾ ਵਿੱਚ ਬਰਕਤ ਹੈ ਛੁੱਟੀਆਂ ਲੈਕੇ ਇਕ ਸ਼ੋਕ ਤੇ ਜਜ਼ਬੇ ਨਾਲ ਖਾਣਾ ਪਕਾਉਣ ਦੀ ਸੇਵਾ ਵੀ ਨੇਪਰੇ ਚਾੜ੍ਹਦੇ ਹਨ। ਇਸ ਲਈ ਕਿ ਖਾਣੇ ਵਿੱਚ ਸੁਆਦ ਵਿੱਚ ਜੇਕਰ ਕੋਈ ਕਮੀ-ਬੇਸ਼ੀ ਹੋਵੇ ਤਾਂ ਸ਼ਿਕਾਇਤ ਕਰਨ ਦੀ ਲੋੜ ਨਹੀਂ ਪਰ ਕਾਰਕੁਨ ਵੀ ਚੇਤੇ ਰੱਖਣ ਕਿ ਜੋ ਖਾਣਾ ਖੁਆਉਣ ਵਾਲੇ ਹਨ ਜੋ ਖਾਣਾ ਵੰਡਣ ਵਾਲੇ ਹਨ ਜੱਦ ਕਿਸੇ ਨੂੰ ਦੇਣ ਤਾਂ ਇਜ਼ੱਤ ਤੇ ਸਨਮਾਨ ਨਾਲ ਦੇਣ ਅਤੇ ਜੇਕਰ ਕੋਈ ਦੱਸ ਵਾਰੀ ਵੀ ਸਾਲਨ (ਸਬਜ਼ੀ) ਦੀ ਮੰਗ ਕਰੇ ਅਤੇ ਆਪਣੀ ਮਰਜ਼ੀ ਅਨੁਸਾਰ ਸਾਲਨ ਪਾਉਣਾ ਚਾਹੇ ਤਾਂ ਪਾ ਦੇਣ । ਕਈ ਵਾਰ ਖਾਣਾ

ਖਾਣ ਦੀ ਥਾਂ ਉੱਪਰ ਨਿੱਕੀਆਂ ਨਿੱਕੀਆਂ ਗਲਾਂ 'ਤੇ ਬਦਮਜ਼ਗੀ ਪੈਦਾ ਹੋ ਜਾਂਦੀ ਹੈ ਇਸ ਤੋਂ ਬਚਣ ਦਾ ਜਤਨ ਕਰਨਾ ਚਾਹੀਦਾ ਹੈ ।

ਸਿਕਓਰਟੀ ਦੀ ਸਮੱਸਿਆਵਾਂ ਹਰ ਸਾਲ ਵੱਧ ਰਹੀਆਂ ਹਨ । ਇਸ ਲਈ ਸਿਕਓਰਟੀ ਚੈਕਿੰਗ ਵਿੱਚ ਵੀ ਭਰਪੂਰ ਸਹਿਯੋਗ ਕਰਨ ਆਪਣਾ ਐਮ ਕਾਰਡ ਅਤੇ ਜਿੱਥੇ ਇਹ ਨਹੀਂ ਜਾਂ ਸ਼ਨਾਖਤੀ ਕਾਰਡ ਦੀ ਲੋੜ ਹੈ ਜਾਂ ਸ਼ਨਾਖਤੀ ਪਰੀਚੇ ਪਤੌਰ ਹੈ ਉਸ ਨੂੰ ਦਿਖਾਉਣ ਦੀ ਲੋੜ ਹੈ ਉਹ ਜ਼ਰੂਰ ਦਿਖਾਉਣ । ਜਿੰਨ੍ਹੀ ਵਾਰੀ ਮੰਗ ਕੀਤੀ ਜਾਵੇ ਦਿਖਾਉਣ । ਆਪਣਾ ਕਾਰਡ ਅਤੇ ਵਿਸ਼ੇਸ਼ ਖੇਤਰ ਦਾ ਪਾਸ ਕਿਸੇ ਹੋਰ ਨੂੰ ਨ ਦੇਣ ਜਾਂ ਕਿਸੇ ਵੀ ਥਾਂ ਜਾਣ ਦੀ ਜੇਕਰ ਮਨਾਹੀ ਹੈ ਤਾਂ ਕਿਸੇ ਦੂਜੇ ਨੂੰ ਕਾਰਡ ਨ ਦੇਣ । ਇਹਤਿਯਾਤ (ਬਰਾਓ) ਕਰਨਾ ਚਾਹੀਦਾ ਹੈ । ਚੈਕਿੰਗ ਕਰਨ ਵਾਲੇ ਵੀ ਜੇਕਰ ਕਿਸੇ ਨੂੰ ਦੋ ਕਾਰਡ ਈਸ਼ੂ ਹੋਏ ਹਨ ਏਮਜ਼ ਤੋਂ ਬਿਨਾਂ ਤਾਂ ਦੋਵੇਂ ਚੈਕ ਕਰਿਆ ਕਰਨ ਅਤੇ ਦੇਖਣ ਕਿ ਇਕ ਹੀ ਨਾਂ ਦੇ ਇਹ ਦੋਵੇਂ ਹੋਣੇ ਚਾਹੀਦੇ ਹਨ ।

ਇਸ ਪ੍ਰਕਾਰ ਇਸ ਸਿਕਓਰਟੀ ਵਾਲੇ ਇਸ ਗੱਲ ਨੂੰ ਵੀ ਚੈਕ ਕਰਨ ਅਤੇ ਰੋਕਣ ਉਹਨਾਂ ਲੋਕਾਂ ਨੂੰ ਜੋ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਲਿਆਉਂਦੇ ਹਨ, ਮਹਿਮਾਨ ਇਸ ਚੈਕਿੰਗ ਵਿੱਚ ਵੀ ਸਹਿਯੋਗ ਦੇਣ ਕਿਉਂਕਿ ਸਰਕਾਰੀ ਮਹਕਮਿਆਂ ਵੱਲੋਂ ਸਾਨੂੰ ਇਹ ਧਿਆਨ ਦੁਆਇਆ ਗਿਆ ਹੈ ਅਤੇ ਇਹ ਸਭ ਸੁਰੱਖਿਆ ਲਈ ਹੈ ਇਸ ਲਈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ । ਸਿਕਓਰਟੀ ਚੈਕ ਕਰਨ ਵਾਲੇ ਕਾਰਕੁਨਾਂ ਦਾ ਵੀ ਕਰਤਵ ਹੈ ਕਿ ਭਾਵੇਂ ਕੋਈ ਜਾਣਕਾਰ ਹੋਵੇ ਜਾਂ ਨਾ ਜਾਣਦਾ ਹੋਵੇ ਕਾਰਕੁਨ ਹੈ ਜਾਂ ਗ਼ੈਰ ਕਾਰਕੁਨ, ਉਹਦੇਦਾਰ ਹੈ ਜਾਂ ਗ਼ੈਰ ਉਹਦੇਦਾਰ ਹਰ ਇਕ ਨੂੰ ਚੈਕ ਕਰਨ । ਇਸ ਲਈ ਕਿਸੇ ਨੂੰ ਇਸ ਸੰਬੰਧੀ ਬੁਰਾ ਮਨਾਉਣ ਦੀ ਲੋੜ ਨਹੀਂ ਹੈ ਅਤੇ ਨ ਹੀ ਚੈਕਿੰਗ ਕਰਨ ਵਾਲਿਆਂ ਨੂੰ ਸ਼ਰਮਾਉਣ ਦੀ ਲੋੜ ਹੈ ।

ਇਸ ਪ੍ਰਕਾਰ ਇਹ ਵੀ ਜ਼ਰੂਰੀ ਹੈ ਕਿ ਹਰ ਵਿਅਕਤੀ ਆਪਣੇ ਸੱਜੇ ਖੱਬੇ ਆਪਣੇ ਵਾਤਾਵਰਣ ਉੱਪਰ ਦ੍ਰਿਸ਼ਟੀ ਰੱਖੇ । ਇਹ ਬਹੁਤ ਜ਼ਰੂਰੀ ਹੈ ਅਤੇ ਸਭ ਤੋਂ ਵਧੇਰੇ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਦਿਨਾਂ ਵਿੱਚ ਦੁਆਵਾਂ ਉੱਪਰ ਬਹੁਤ ਜ਼ੋਰ ਦੇਣ । ਅਲੱਗ ਤਾਲਾ ਹਰ ਪੱਖੋਂ ਇਸ ਜਲਮੇ ਨੂੰ ਬਰਕਤਾਂ ਭਰਪੂਰ ਬਣਾਏ । ਜਲਮੇ ਦੀ ਕਾਰਵਾਈ ਨੂੰ ਸੁਣਨ ਅਤੇ ਏਧਰ ਉੱਪਰ ਨਾ ਫਿਰਨ । ਇਕ ਚੀਜ਼ ਪ੍ਰਬੰਧਕਾਂ ਨੂੰ ਅਤੇ ਕਾਰਕੁਨਾਂ ਨੂੰ ਇਹ ਵੀ ਆਖਣਾ ਚਾਹੁੰਦਾ ਹਾਂ ਅਤੇ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਕਿ ਪ੍ਰਬੰਧਕ, ਲੋਕਾਂ ਦੀ ਸਹੂਲਤ ਲਈ ਵੱਧ ਤੋਂ ਵੱਧ ਜਤਨ ਕਰਨ । ਕਈ ਵਾਰ ਕੁਝ ਲੋਕ ਜੋ ਕੁਝ ਖਾ ਪੀਕੇ ਨਹੀਂ ਆਉਂਦੇ ਘਰੋਂ ਛੇਤੀ ਆ ਜਾਂਦੇ ਹਨ ਜਾਂ ਆਦਤ ਨਹੀਂ ਹੁੰਦੀ ਸਵੇਰੇ ਖਾਣ ਦੀ ਅਤੇ ਫਿਰ ਏਥੇ ਆਣਕੇ ਕਈ ਵਾਰ ਖਾਂਦੇ ਹਨ, ਦੇਰ ਵੀ ਹੋ ਜਾਂਦੀ ਹੈ, ਲੰਮਾ ਚਿਰ ਭੁੱਖਾ ਰਹਿਣ ਕਰਕੇ ਉਹਨਾਂ ਦਾ ਸਵਾਸਥ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ, ਕਈ ਰੋਗੀ ਹੁੰਦੇ ਹਨ ਜੋ ਲੰਮਾ ਫ਼ਾਕਾ (ਦੇਰ ਤੱਕ ਭੁੱਖਾ ਰਹਿਣਾ) ਨਹੀਂ ਕਰ ਸਕਦੇ ਤਾਂ ਜੇਕਰ ਅਜਿਹਾ ਕੋਈ ਵਿਅਕਤੀ ਹੋਵੇ ਤਾਂ ਖਾਣਾ ਖਾਣ ਦੀ ਮਾਰਕੀ (ਤੰਬੂ) ਵਿੱਚ ਕਿਸੇ ਨ ਕਿਸੇ ਖਾਣ ਵਾਲੀ ਚੀਜ਼ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਲੋਕ ਓਥੇ ਡਿਊਟੀ 'ਤੇ ਮੌਜੂਦ ਹੋਣੇ ਚਾਹੀਦੇ ਹਨ ਪਰ ਮਹਿਮਾਨ ਵੀ ਜੇਕਰ ਓਥੇ ਅਜਿਹੀ ਅਵਸਥਾ ਹੋਵੇ ਤਾਂ ਛੇਤੀ ਨਾਲ ਖਾਕੇ ਵਾਪਸ ਆਉਣ ਅਤੇ ਜਲਮਾ ਸੁਣਨ ।

ਇਸੇ ਪ੍ਰਕਾਰ ਪ੍ਰਬੰਧਕਾਂ ਨੂੰ ਇਸ ਗੱਲ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਜ਼ਾਰ ਪੂਰਨ ਰੂਪ ਵਿੱਚ ਬੰਦ ਹੋਣ ਕਿਸੇ ਸਟਾਲ ਜਾਂ ਦੁਕਾਨ ਵਿੱਚ ਸਟਾਲ ਵਾਲਾ ਜਾਂ ਦੁਕਾਨਦਾਰ ਵੀ ਮੌਜੂਦ ਨ ਹੋਵੇ । ਸਾਰੇ ਜਲਸਾ ਸੁਣਨ ਅਤੇ ਅਵੱਲ ਤਾਂ ਸਿਕਓਰਟੀ ਦਾ ਓਥੇ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ । ਬਜ਼ਾਰ ਦੇ ਵਿਭਾਗ ਨੂੰ ਕਿ ਪ੍ਰਬੰਧ ਰੱਖੇ ਸਿਕਓਰਟੀ ਦਾ, ਪਰ ਜੇਕਰ ਫਿਰ ਵੀ ਤਸੱਲੀ ਨਹੀਂ ਹੈ ਕੁਝ ਲੋਕਾਂ ਦਾ ਕੀਮਤੀ ਸਾਮਾਨ ਹੈ ਤਾਂ ਦੁਕਾਨ 'ਤੇ ਨਹੀਂ ਬੈਠਣਾ ਓਥੇ । ਇਕ ਥਾਂ ਬਣਾ ਲੈਣ ਜਿੱਥੇ ਬਜ਼ਾਰ ਦੀ ਇਕ ਨੁਕੱਰ ਵਿੱਚ ਜਲਸਾ ਸੁਣਨ ਦਾ ਪ੍ਰਬੰਧ ਹੋਵੇ ਅਤੇ ਟੀਵੀ ਲਗਾ ਹੋਵੇ ।

ਇਸੇ ਪ੍ਰਕਾਰ ਇਹ ਗੱਲ ਵੀ ਆਖਣਾ ਚਾਹੁੰਦਾ ਹਾਂ ਕਿ ਜਮਾਤੀ ਤੌਰ 'ਤੇ ਹਰ ਸਾਲ ਵਾਂਗ ਇਸ ਸਾਲ ਵੀ ਨੁਮਾਇਸ਼ ਲਾਈ ਗਈ ਹੈ ਜਿਸ ਵਿੱਚ ਰੀਵੀਊ ਆਫ਼ ਰਿਲੀਜੰਜ਼ ਦੀ ਨੁਮਾਇਸ਼ ਵੀ ਹੋਵੇਗੀ ਅਤੇ ਨਾਲ ਹੀ ਕਫ਼ਨ ਮਸੀਹ ਦੀ ਨੁਮਾਇਸ਼ ਵੀ ਹੋਵੇਗੀ । ਇਸ ਵਿਸ਼ੇ ਦੇ ਕੁਝ ਮਾਹਿਰ ਗ਼ੈਰ ਮੁਸਲਿਮ ਵੀ ਆ ਰਹੇ ਹਨ ਜੋ ਆਪਣੇ ਲੈਕਚਰ ਵੀ ਦੇਣਗੇ ਅਤੇ ਪ੍ਰਸ਼ਨ ਉੱਤਰ ਵੀ ਕਰਨਗੇ । ਉਹਨਾਂ ਤੋਂ ਵੀ ਜਿੰਨ੍ਹਾ ਲੋਕਾਂ ਨੂੰ ਰੂਚੀ ਹੈ ਲਾਭ ਉਠਾਉਣਾ ਚਾਹੀਦਾ ਹੈ ।

ਇਸੇ ਪ੍ਰਕਾਰ 'ਅਲਕਲਮ' ਦਾ ਪ੍ਰਾਜੈਕਟ ਵੀ ਇਸ ਵਾਰ ਰੀਵੀਊ ਆਫ਼ ਰਿਲੀਜੰਜ਼ ਹੇਠ ਚੱਲੇਗਾ ਜਿੱਥੇ ਕੁਰਆਨ ਕਰੀਮ ਦੀ ਕੋਈ ਨ ਕੋਈ ਆਇਤ ਹੱਥ ਨਾਲ ਲਿਖਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਵਿੱਚ ਲੋਕ ਬਹੁਤ ਦਿਲਚਸਪੀ ਨਾਲ ਸ਼ਾਮਲ ਹੁੰਦੇ ਹਨ ਤਾਂ ਜਿੰਨ੍ਹਾ ਨੂੰ ਵੀ ਦਿਲਚਸਪੀ ਹੈ ਉਹ ਇਸ ਵਿੱਚ ਭਾਗ ਲੈ ਸਕਦੇ ਹਨ ਇਸ ਪ੍ਰਕਾਰ ਆਰਕਾਈਵ ਵਿਭਾਗ ਹੇਠ ਵੀ ਇਸ ਵਾਰ ਕੁਝ ਤਬਰੁਕਾਤ (ਉਹ ਚੀਜ਼ਾਂ ਜਿਸ ਵਿੱਚ ਬਰਕਤਾਂ ਹੋਣ ਦੀ ਆਸਥਾ ਹੋਵੇ) ਦੀ ਨੁਮਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਉਹ ਵੀ ਦੇਖਣ ਵਾਲੀ ਚੀਜ਼ ਹੋਵੇਗੀ । 'ਮਖ਼ਜ਼ਨੇ ਤਸਾਵੀਰ' (ਫੋਟੋ ਸੰਗ੍ਰਹਿ) ਦੀਆਂ ਤਸਵੀਰਾਂ ਦੀ ਨੁਮਾਇਸ਼ ਹੈ, ਪਰ ਇਹ ਚੇਤਾ ਰਹੇ ਕਿ ਜਲਸੇ ਦੀ ਕਾਰਵਾਈ ਸਮੇਂ ਇਹ ਸਭ ਬੰਦ ਰਹਿਣਗੇ । ਜਲਸੇ ਦੀ ਕਾਰਵਾਈ ਨੂੰ ਸਾਰਿਆਂ ਨੇ ਗ਼ੌਰ ਨਾਲ ਸੁਣਨਾ ਹੈ ਅਤੇ ਭਾਸ਼ਣਾਂ ਤੋਂ ਭਰਪੂਰ ਲਾਭ ਉਠਾਉਣਾ ਹੈ । ਓਲਮਾ (ਵਿਦਵਾਨ) ਰੱਬ ਦੀ ਮਿਹਰ ਨਾਲ ਬਹੁਤ ਮਿਹਨਤ ਕਰਕੇ ਆਪਣੇ ਭਾਸ਼ਣ ਤਿਆਰ ਕਰਦੇ ਹਨ, ਉਹਨਾਂ ਤੋਂ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ । ਕੇਵਲ ਇਹੋ ਨਹੀਂ ਕਿ ਆਪਣੀ ਮਰਜ਼ੀ ਦੇ ਭਾਸ਼ਣ ਕਰਤਾਵਾਂ ਨੂੰ ਜਾਂ ਵਿਸ਼ਿਆਂ ਨੂੰ ਗ਼ੌਰ ਨਾਲ ਸੁਣਨ ਅਤੇ ਇਸ ਵਿੱਚ ਦਿਲਚਸਪੀ ਲੈਣ ਅਤੇ ਬਾਕੀਆਂ ਉੱਪਰ ਧਿਆਨ ਨ ਦੇਣ । ਹਜ਼ਰਤ ਮਸੀਹ ਮੌਜੂਦ ਅਲੈਹਿ ਸਲਾਮ ਫ਼ਰਮਾਉਂਦੇ ਹਨ ਕਿ ਸਾਰੇ ਸਾਹਿਬਾਨ ਧਿਆਨ ਦੇਕੇ ਗ਼ੌਰ ਨਾਲ ਸੁਣਨ । ਮੈਂ ਆਪਣੀ ਜਮਾਤ ਅਤੇ ਆਪਣੇ ਵਿਅਕਤੀਤਵ ਲਈ ਇਹੋ ਚਾਹੁੰਦਾ ਹਾਂ ਅਤੇ ਪਸੰਦ ਕਰਦਾ ਹਾਂ ਕਿ ਦਿਖਾਵੇ ਦੀਆਂ ਕਹਿਣੀਆਂ ਤੇ ਕਥਨੀਆਂ ਜੋ ਲੈਕਚਰ ਵਿੱਚ ਹੁੰਦੀਆਂ ਹਨ ਉਸ ਨੂੰ ਹੀ ਕੇਵਲ ਪਸੰਦ ਨ ਕੀਤਾ ਜਾਵੇ ਅਤੇ ਸਾਰੇ ਦਾ ਸਾਰਾ ਉਦੇਸ਼ ਉਸ 'ਤੇ ਹੀ ਨ ਆਕੇ ਠਹਿਰ ਜਾਵੇ ਕਿ ਬੋਲਣ ਵਾਲਾ ਕਿਵੇਂ ਜਾਦੂ ਭਰਿਆ ਭਾਸ਼ਣ ਦੇ ਰਿਹਾ ਹੈ, ਸ਼ਬਦਾਂ ਵਿੱਚ ਕਿੰਨੀ ਸ਼ਕਤੀ ਹੈ । ਮੈਂ ਇਸ ਗੱਲ 'ਤੇ ਰਾਜ਼ੀ ਨਹੀਂ ਹੁੰਦਾ । ਫ਼ਰਮਾਉਂਦੇ ਹਨ ਕਿ ਮੈਂ ਤਾਂ ਇਹੋ ਪਸੰਦ ਕਰਦਾ ਹਾਂ ਅਤੇ ਨ ਬਣਾਵਟ ਨਾਲ ਨ ਦਿਖਾਵੇ ਨਾਲ ਸਗੋਂ ਮੇਰਾ ਸੁਭਾਵ ਅਤੇ ਮੇਰੀ ਫ਼ਿਤਰਤ ਦਾ ਇਹੋ ਤਕਾਦਾ ਹੈ ਕਿ ਜੋ ਕੰਮ ਹੋਵੇ ਰੱਬ ਲਈ ਹੋਵੇ । ਫ਼ਰਮਾਇਆ ਕਿ ਜੋ ਗੱਲ ਹੋਵੇ ਰੱਬ ਲਈ ਹੋਵੇ । ਫ਼ਿਰ

ਆਪ ਫ਼ਰਮਾਉਂਦੇ ਹਨ ਅਸੀਂ ਜੋ ਕਹੀਏ ਰੱਬ ਲਈ ਕਹੀਏ ਉਸ ਦੀ ਰਜ਼ਾ ਹਾਸਲ ਕਰਨ ਲਈ ਕਹੀਏ ਅਤੇ ਜੋ ਕੁਝ ਸੁਣੀਏ ਰੱਬ ਦੀਆਂ ਗੱਲਾਂ ਸਮਝਕੇ ਸੁਣੀਏ ਅਤੇ ਉਸ ਉੱਪਰ ਅਮਲ ਕਰਨ ਲਈ ਸੁਣੀਏ ਅਤੇ ਉਦੇਸ਼ਿਆਂ ਦੀ ਸਭਾ ਵਿੱਚੋਂ ਅਸੀਂ ਕੇਵਲ ਐਨ੍ਹਾ ਹੀ ਹਿੱਸਾ ਨਾ ਲੈ ਜਾਈ ਕਿ ਇਹ ਆਖੀਏ ਕਿ ਅੱਜ ਬਹੁਤ ਚੰਗਾ ਭਾਸ਼ਣ ਹੋਇਆ । ਸੁਣੋ ਗ਼ੌਰ ਨਾਲ ਸੁਣੋ ਅਤੇ ਇਸ ਨੀਯਤ ਨਾਲ ਸੁਣੋ ਕਿ ਅਮਲ ਕਰਨਾ ਹੈ, ਕੇਵਲ ਇਸ ਨੀਯਤ ਨਾਲ ਨ ਸੁਣੋ ਕਿ ਭਾਸ਼ਣ ਦੀ ਸ਼ਲਾਘਾ ਕਰਨੀ ਹੈ । ਫਿਰ ਆਪ ਫ਼ਰਮਾਉਂਦੇ ਹਨ ਕਿ ਮੁਸਲਮਾਨਾਂ ਵਿੱਚ ਗਿਰਾਵਟ ਤੇ ਪਤਨ ਆਉਣ ਦਾ ਇਹ ਇਕ ਵੱਡਾ ਕਾਰਣ ਹੈ ਕਿ ਉਹ ਇਸ ਨੀਯਤ ਨਾਲ ਨਹੀਂ ਸੁਣਦੇ ਸਨ । ਫ਼ਰਮਾਇਆ ਵਰਨਾ ਐਨ੍ਹੀਆਂ ਕਾਨਫ਼੍ਰੰਸਾਂ ਅਤੇ ਅਨਜੁਮਨਾਂ ਅਤੇ ਸੰਗਤਾਂ ਸਭਾਵਾਂ ਹੁੰਦੀਆਂ ਹਨ ਅਤੇ ਓਥੇ ਵੱਡੇ ਵੱਡੇ ਪ੍ਰਵਕਤਾ ਤੇ ਲੈਕਚਰਾਰ ਆਪਣੇ ਲੈਕਚਰ ਪੜ੍ਹਦੇ ਹਨ ਅਤੇ ਭਾਸ਼ਣ ਦਿੰਦੇ ਹਨ ਅਤੇ ਸ਼ਾਇਰ (ਕਵੀ) ਕੌਮ ਦੀ ਅਵਸਥਾ 'ਤੇ ਕਾਵਿ ਰਚਨਾਵਾਂ ਪੜ੍ਹਦੇ ਹਨ ਉਹ ਕੀ ਗੱਲ ਹੈ ਕਿ ਇਸ ਦਾ ਕੁਝ ਵੀ ਪ੍ਰਭਾਵ ਨਹੀਂ ਹੁੰਦਾ । ਫ਼ਰਮਾਇਆ ਕਿ ਕੌਮ ਦਿਨ ਪ੍ਰਤੀਦਿਨ ਤਰੱਕੀ ਦੀ ਥਾਂ ਪਤਨ ਵੱਲ ਜਾਂਦੀ ਹੈ । ਇਹੋ ਅਸੀਂ ਦੇਖਦੇ ਆ ਰਹੇ ਹਾਂ ਅਤੇ ਅੱਜ ਕੱਲ ਤਾਂ ਹੋਰ ਵੀ ਭਿਆਨਕ ਹਾਲਾਤ ਹੁੰਦੇ ਚਲੇ ਜਾ ਰਹੇ ਹਨ । ਫ਼ਰਮਾਇਆ ਕਿ ਇਹੋ ਗੱਲ ਹੈ ਕਿ ਇਹਨਾਂ ਸਭਾਵਾਂ ਵਿੱਚ ਆਉਣ ਜਾਣ ਵਾਲੇ ਨੇਕੀਆਂ ਲੈਕੇ ਨਹੀਂ ਜਾਂਦੇ ।

ਸੋ, ਇਹਨਾ ਮੁਢਲੀਆਂ ਗੱਲਾਂ ਨੂੰ ਹਰ ਸ਼ਾਮਲ ਹੋਣ ਵਾਲੇ ਨੂੰ ਸਮਝਣਾ ਚਾਹੀਦਾ ਹੈ ਕਿ ਨੇਕੀ ਨਾਲ ਜਲਸੇ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ, ਭਾਸ਼ਣਾ ਨੂੰ ਸੁਣਨ ਅਤੇ ਇਸ ਨੀਯਤ ਨਾਲ ਸੁਣਨ ਕਿ ਅਸੀਂ ਇਸ ਉੱਪਰ ਅਮਲ ਕਰਨ ਦਾ ਜਿੱਥੋਂ ਤੱਕ ਹੋ ਸਕੇ ਪੂਰਾ ਜਤਨ ਕਰਨਾ ਹੈ । ਅਹਮਦੀ ਓਲਮਾ (ਵਿਦਵਾਨਾ) ਉੱਪਰ ਰੱਬ ਦੀ ਇਹ ਬਹੁਤ ਮਿਹਰ ਹੈ ਕਿ ਉਹ ਹਜ਼ਰਤ ਮਸੀਹ ਮੌਊਦ ਅਲੈਹਿ ਸਲਾਮ ਦੇ ਸਾਹਿਤਿਕ ਗਿਆਨ ਤੋਂ ਭਰਪੂਰ ਲਾਭ ਲੈਂਦੇ ਹਨ । ਅਲੱਹ ਤਆਲਾ ਅਤੇ ਉਸ ਦੇ ਰਸੂਲ ਦੀਆਂ ਗੱਲਾਂ ਤੋਂ ਲਾਭ ਚੁਕਦਿਆਂ ਹੋਇਆਂ ਸਾਡੇ ਤੱਕ ਪਹੁੰਚਾਉਂਦੇ ਹਨ । ਰੂਹਾਨੀ ਤੇ ਵਿਦਿਅਕ ਲੇਖ ਵਰਨਣ ਕਰਦੇ ਹਨ । ਜੇਕਰ ਅਸੀਂ ਵਾਸਤਵ ਵਿੱਚ ਇਸ ਤੋਂ ਲਾਭ ਉਠਾਉਣ ਵਾਲੇ ਹੋਈਏ ਤਾਂ ਆਪਣੇ ਜੀਵਨ ਵਿੱਚ ਇਕ ਇਨਕਲਾਬ ਪੈਦਾ ਕਰ ਸਕਦੇ ਹਾਂ ।

ਅਲੱਹ ਤਆਲਾ ਜਲਸੇ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਜਲਸੇ ਦੇ ਉਦੇਸ਼ਿਆਂ ਨੂੰ ਪੂਰਾ ਕਰਨ ਦਾ ਸੰਜੋਗ ਪ੍ਰਦਾਨ ਕਰੇ । ਅਮੀਨ।

Khulasa Khutba Jumma 28.07.2017

Delivered By : Hadhrat Khalifatul Masih Vth (atba)

Summarized by : Majlis Ansarullah Bharat

Translated by : Shamshad Ahmad Eden, from Punjabi Desk

From : Nazarat Nashr-o-Isha'at Qadian-143516, Distt. Gurdaspur, Punjab (INDIA)

Toll Free Shoba Noorul Islam-1800-3010-2131